

 Print Page

## Sri Guru Granth Sahib

Displaying 1034 of

ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥

Anehadh Vaajai Bhram Bho Bhaajai ||

When the unstruck sound current resounds, doubt and fear run away.

ਮਾਰੂ ਦਖਣੀ (ਮਃ ੧) (੧੩) ੧੦:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧

Raag Maaroo Dakhnee Guru Nanak Dev

ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥

Sagal Biaap Rehiaa Prabh Shhaajai ||

God is all-pervading, giving shade to all.

ਮਾਰੂ ਦਖਣੀ (ਮਃ ੧) (੧੩) ੧੦:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧

Raag Maaroo Dakhnee Guru Nanak Dev

ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥

Sabh Thaeree Thoo Guramukh Jaathaa Dhar Sohail Gun Gaaeidhaa ||10||

All belong to You; to the Gurmukhs, You are known. Singing Your Praises, they look beautiful in Your Court. ||10||

ਮਾਰੂ ਦਖਣੀ (ਮਃ ੧) (੧੩) ੧੦:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧

Raag Maaroo Dakhnee Guru Nanak Dev

ਆਦਿ ਨਿਰੰਜਨੁ ਨਿਰਮਲੁ ਸੋਈ ॥

Aadh Niranjan Niramal Soee ||

He is the Primal Lord, immaculate and pure.

ਮਾਰੂ ਦਖਣੀ (ਮਃ ੧) (੧੩) ੧੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੨

Raag Maaroo Dakhnee Guru Nanak Dev

ਅਵਰੁ ਨ ਜਾਣਾ ਦੂਜਾ ਕੋਈ ॥

Avar N Jaanaa Dhoojaa Koe ||

I know of no other at all.

ਮਾਰੂ ਦਖਣੀ (ਮਃ ੧) (੧੩) ੧੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੨

Raag Maaroo Dakhnee Guru Nanak Dev

ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥

Eaekankaar Vasai Man Bhaavai Houmai Garab Gavaeidhaa ||11||

The One Universal Creator Lord dwells within, and is pleasing to the mind of those who banish egotism and pride. ||11||

ਮਾਹੂ ਦਖਣੀ (ਮਃ ੧) (੧੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩  
Raag Maaroo Dakhnee Guru Nanak Dev

ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥

Anmrith Peeaa Sathigur Dheea ||

I drink in the Ambrosial Nectar, given by the True Guru.

ਮਾਹੂ ਦਖਣੀ (ਮਃ ੧) (੧੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩  
Raag Maaroo Dakhnee Guru Nanak Dev

ਅਵਰੁ ਨ ਜਾਣਾ ਦੁਆ ਤੀਆ ॥

Avar N Jaanaa Dhooaa Theeaa ||

I do not know any other second or third.

ਮਾਹੂ ਦਖਣੀ (ਮਃ ੧) (੧੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩  
Raag Maaroo Dakhnee Guru Nanak Dev

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥

Eaeko Eaek S Apar Paranpar Parakh Khajaanai Paaeidhaa ||12||

He is the One, Unique, Infinite and Endless Lord; He evaluates all beings and places some in His treasury. ||12||

ਮਾਹੂ ਦਖਣੀ (ਮਃ ੧) (੧੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੪  
Raag Maaroo Dakhnee Guru Nanak Dev

ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥

Giaan Dhhaan Sach Gehir Ganbheeraa ||

Spiritual wisdom and meditation on the True Lord are deep and profound.

ਮਾਹੂ ਦਖਣੀ (ਮਃ ੧) (੧੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੪  
Raag Maaroo Dakhnee Guru Nanak Dev

ਕੋਇ ਨ ਜਾਣੈ ਤੇਰਾ ਚੀਰਾ ॥

Koe N Jaanai Thaeraa Cheeraa ||

No one knows Your expanse.

ਮਾਹੂ ਦਖਣੀ (ਮਃ ੧) (੧੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫  
Raag Maaroo Dakhnee Guru Nanak Dev

ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥

Jaethee Hai Thaethee Thudhh Jaachai Karam Milai So Paaeidhaa ||13||

All that are, beg from You; You are attained only by Your Grace. ||13||

ਮਾਹੂ ਦਖਣੀ (ਮਃ ੧) (੧੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫  
Raag Maaroo Dakhnee Guru Nanak Dev

ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥

Karam Dhharam Sach Haathh Thumaarai ॥

You hold karma and Dharma in Your hands, O True Lord.

ਮਾਰੂ ਦਖਣੀ (ਮਃ ੧) (੧੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫

*Raag Maaroo Dakhnee Guru Nanak Dev*

ਵੇਪਰਵਾਹ ਅਖੁਟ ਭੰਡਾਰੈ ॥

Vaeparavaah Akhutt Bhanddaarai ॥

O Independent Lord, Your treasures are inexhaustible.

ਮਾਰੂ ਦਖਣੀ (ਮਃ ੧) (੧੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੬

*Raag Maaroo Dakhnee Guru Nanak Dev*

ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥

Thoo Dhaeiaal Kirapaal Sadhaa Prabh Aapae Mael Milaaeidhaa ॥14॥

You are forever kind and compassionate, God. You unite in Your Union. ॥14॥

ਮਾਰੂ ਦਖਣੀ (ਮਃ ੧) (੧੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੬

*Raag Maaroo Dakhnee Guru Nanak Dev*

ਆਪੇ ਦੇਖਿ ਦਿਖਾਵੈ ਆਪੇ ॥

Aapae Dhaekh Dhikhaavai Aapae ॥

You Yourself see, and cause Yourself to be seen.

ਮਾਰੂ ਦਖਣੀ (ਮਃ ੧) (੧੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭

*Raag Maaroo Dakhnee Guru Nanak Dev*

ਆਪੇ ਥਾਪਿ ਉਥਾਪੇ ਆਪੇ ॥

Aapae Thhaap Outhhaapae Aapae ॥

You Yourself establish, and You Yourself disestablish.

ਮਾਰੂ ਦਖਣੀ (ਮਃ ੧) (੧੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭

*Raag Maaroo Dakhnee Guru Nanak Dev*

ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥

Aapae Jorr Vishhorrae Karathaa Aapae Maar Jeevaaeidhaa ॥15॥

The Creator Himself unites and separates; He Himself kills and rejuvenates. ॥15॥

ਮਾਰੂ ਦਖਣੀ (ਮਃ ੧) (੧੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭

*Raag Maaroo Dakhnee Guru Nanak Dev*

ਜੇਤੀ ਹੈ ਤੇਤੀ ਤੁਧੁ ਅੰਦਰਿ ॥

Jaethee Hai Thaethee Thudhh Andhar ॥

As much as there is, is contained within You.

ਮਾਰੂ ਦਖਣੀ (ਮਃ ੧) (੧੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮  
Raag Maaroo Dakhnee Guru Nanak Dev

ਦੇਖਹਿ ਆਪਿ ਬੈਸਿ ਬਿਜ ਮੰਦਰਿ ॥

Dhaekhehi Aap Bais Bij Mandhar ॥

You gaze upon Your creation, sitting within Your royal palace.

ਮਾਰੂ ਦਖਣੀ (ਮਃ ੧) (੧੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮  
Raag Maaroo Dakhnee Guru Nanak Dev

ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥

Naanak Saach Kehai Baenantee Har Dharasan Sukh Paaeidhaa ॥16॥1॥13॥

Nanak offers this true prayer; gazing upon the Blessed Vision of the Lord's Darshan, I have found peace. ॥16॥1॥13॥

ਮਾਰੂ ਦਖਣੀ (ਮਃ ੧) (੧੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮  
Raag Maaroo Dakhnee Guru Nanak Dev

ਮਾਰੂ ਮਹਲਾ ੧ ॥

Maaroo Mehalaa 1 ॥

Maaroo, First Mehl:

ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੪

ਦਰਸਨੁ ਪਾਵਾ ਜੇ ਤੁਧੁ ਭਾਵਾ ॥

Dharasan Paavaa Jae Thudhh Bhaavaa ॥

If I am pleasing to You, Lord, then I obtain the Blessed Vision of Your Darshan.

ਮਾਰੂ ਸੋਲਹੇ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੯  
Raag Maaroo Guru Nanak Dev

ਭਾਇ ਭਗਤਿ ਸਾਚੇ ਗੁਣ ਗਾਵਾ ॥

Bhaae Bhagath Saachae Gun Gaavaa ॥

In loving devotional worship, O True Lord, I sing Your Glorious Praises.

ਮਾਰੂ ਸੋਲਹੇ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੯  
Raag Maaroo Guru Nanak Dev

ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥

Thudhh Bhaanae Thoo Bhaavehi Karathae Aapae Rasan Rasaaeidhaa ॥1॥

By Your Will, O Creator Lord, You have become pleasing to me, and so sweet to my tongue. ॥1॥

ਮਾਰੂ ਸੋਲਹੇ (ਮਃ ੧) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੦  
Raag Maaroo Guru Nanak Dev

ਸੋਹਨਿ ਭਗਤ ਪ੍ਰਭੂ ਦਰਬਾਰੇ ॥

Sohan Bhagath Prabhoo Dharabaarae ||

The devotees look beautiful in the Darbaar, the Court of God.

ਮਾਹੁ ਸੋਲਹੇ (ਮਃ ੧) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੦

*Raag Maaroo Guru Nanak Dev*

ਮੁਕਤੁ ਭਏ ਹਰਿ ਦਾਸ ਤੁਮਾਰੇ ॥

Mukath Bheae Har Dhaas Thumaarae ||

Your slaves, Lord, are liberated.

ਮਾਹੁ ਸੋਲਹੇ (ਮਃ ੧) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੧

*Raag Maaroo Guru Nanak Dev*

ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥

Aap Gavaae Thaerai Rang Raathae Anadhin Naam Dhiaaeidhaa ||2||

Eradicating self-conceit, they are attuned to Your Love; night and day, they meditate on the Naam, the Name of the Lord. ||2||

ਮਾਹੁ ਸੋਲਹੇ (ਮਃ ੧) (੧੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੧

*Raag Maaroo Guru Nanak Dev*

ਈਸਰੁ ਬ੍ਰਹਮਾ ਦੇਵੀ ਦੇਵਾ ॥

Eesar Brehamaa Dhaevee Dhaevaa ||

Shiva, Brahma, gods and goddesses,

ਮਾਹੁ ਸੋਲਹੇ (ਮਃ ੧) (੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੧

*Raag Maaroo Guru Nanak Dev*

ਇੰਦ੍ਰੁ ਤਪੇ ਮੁਨਿ ਤੇਰੀ ਸੇਵਾ ॥

Eindhrr Thapae Mun Thaeree Saevaa ||

Indra, ascetics and silent sages serve You.

ਮਾਹੁ ਸੋਲਹੇ (ਮਃ ੧) (੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੨

*Raag Maaroo Guru Nanak Dev*

ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥

Jathee Sathee Kaethae Banavaasee Anth N Koe Paaeidhaa ||3||

Celibates, givers of charity and the many forest-dwellers have not found the Lord's limits. ||3||

ਮਾਹੁ ਸੋਲਹੇ (ਮਃ ੧) (੧੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੨

*Raag Maaroo Guru Nanak Dev*

ਵਿਣੁ ਜਾਣਾਏ ਕੋਇ ਨ ਜਾਣੈ ॥

Vin Jaanaaeae Koe N Jaanai ||

No one knows You, unless You let them know You.

ਮਾਹੁ ਸੋਲਹੇ (ਮਃ ੧) (੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੩

*Raag Maaroo Guru Nanak Dev*

ਜੋ ਕਿਛੁ ਕਰੇ ਸੁ ਆਪਣ ਭਾਣੈ ॥

Jo Kishh Karae S Aapan Bhaanai ||

Whatever is done, is by Your Will.

ਮਾਹੂ ਸੋਲਹੇ (ਮਃ ੧) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੩

Raag Maaroo Guru Nanak Dev

ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥

Lakh Chouraaseeh Jeea Oupaaeae Bhaanai Saah Lavaaidhaa ||4||

You created the 8.4 million species of beings; by Your Will, they draw their breath. ||4||

ਮਾਹੂ ਸੋਲਹੇ (ਮਃ ੧) (੧੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੩

Raag Maaroo Guru Nanak Dev

ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥

Jo This Bhaavai So Nihacho Hovai ||

Whatever is pleasing to Your Will, undoubtedly comes to pass.

ਮਾਹੂ ਸੋਲਹੇ (ਮਃ ੧) (੧੪) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੪

Raag Maaroo Guru Nanak Dev

ਮਨਮੁਖੁ ਆਪੁ ਗਣਾਏ ਰੋਵੈ ॥

Manamukh Aap Ganaaeae Rovai ||

The self-willed manmukh shows off, and comes to grief.

ਮਾਹੂ ਸੋਲਹੇ (ਮਃ ੧) (੧੪) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੪

Raag Maaroo Guru Nanak Dev

ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥

Naavahu Bhulaa Thour N Paaeae Aae Jaae Dhukh Paaeidhaa ||5||

Forgetting the Name, he finds no place of rest; coming and going in reincarnation, he suffers in pain. ||5||

ਮਾਹੂ ਸੋਲਹੇ (ਮਃ ੧) (੧੪) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੪

Raag Maaroo Guru Nanak Dev

ਨਿਰਮਲ ਕਾਇਆ ਉਜਲ ਹੰਸਾ ॥

Niramal Kaaeiaa Oojal Hansaa ||

Pure is the body, and immaculate is the swan-soul;

ਮਾਹੂ ਸੋਲਹੇ (ਮਃ ੧) (੧੪) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੫

Raag Maaroo Guru Nanak Dev

ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥

This Vich Naam Niranjan Ansa ||

Within it is the immaculate essence of the Naam.

ਮਾਰੂ ਸੋਲਹੇ (ਮਃ ੧) (੧੪) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੫

*Raag Maaroo Guru Nanak Dev*

ਸਗਲੇ ਦੁਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੁਖੁ ਨ ਪਾਇਦਾ ॥੬॥

Sagalae Dhookh Anmrith Kar Peevai Baahurr Dhookh N Paeidhaa ||6||

Such a being drinks in all his pains like Ambrosial Nectar; he never suffers sorrow again. ||6||

ਮਾਰੂ ਸੋਲਹੇ (ਮਃ ੧) (੧੪) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੬

*Raag Maaroo Guru Nanak Dev*

ਬਹੁ ਸਾਦਹੁ ਦੁਖੁ ਪਰਾਪਤਿ ਹੋਵੈ ॥

Bahu Saadhahu Dhookh Paraapath Hovai ||

For his excessive indulgences, he receives only pain;

ਮਾਰੂ ਸੋਲਹੇ (ਮਃ ੧) (੧੪) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੬

*Raag Maaroo Guru Nanak Dev*

ਭੋਗਹੁ ਰੋਗ ਸੁ ਅੰਤਿ ਵਿਗੋਵੈ ॥

Bhogahu Rog S Anth Vigovai ||

From his enjoyments, he contracts diseases, and in the end, he wastes away.

ਮਾਰੂ ਸੋਲਹੇ (ਮਃ ੧) (੧੪) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੬

*Raag Maaroo Guru Nanak Dev*

ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੈ ਭਰਮਾਇਦਾ ॥੭॥

Harakhahu Sog N Mittee Kabehoo Vin Bhaanae Bharamaaeidhaa ||7||

His pleasure can never erase his pain; without accepting the Lord's Will, he wanders lost and confused.

॥7॥

ਮਾਰੂ ਸੋਲਹੇ (ਮਃ ੧) (੧੪) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੭

*Raag Maaroo Guru Nanak Dev*

ਗਿਆਨ ਵਿਹੁਣੀ ਭਵੈ ਸਬਾਈ ॥

Giaan Vihoonee Bhavai Sabaaee ||

Without spiritual wisdom, they all just wander around.

ਮਾਰੂ ਸੋਲਹੇ (ਮਃ ੧) (੧੪) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੭

*Raag Maaroo Guru Nanak Dev*

ਸਾਚਾ ਰਵਿ ਰਹਿਆ ਲਿਵ ਲਾਈ ॥

Saachaa Rav Rehiaa Liv Laaee ||

The True Lord is pervading and permeating everywhere, lovingly engaged.

ਮਾਰੂ ਸੋਲਹੇ (ਮਃ ੧) (੧੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੮

*Raag Maaroo Guru Nanak Dev*

ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥

Nirabho Sabadh Guroo Sach Jaathaa Jothee Joth Milaaeidhaa ||8||

The Fearless Lord is known through the Shabad, the Word of the True Guru; one's light merges into the Light. ||8||

ਮਾਰੂ ਸੋਲਹੇ (ਮਃ ੧) (੧੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੮  
Raag Maaroo Guru Nanak Dev

ਅਟਲੁ ਅਡੋਲੁ ਅਤੋਲੁ ਮੁਰਾਰੇ ॥

Attal Addol Athol Muraarae ||

He is the eternal, unchanging, immeasurable Lord.

ਮਾਰੂ ਸੋਲਹੇ (ਮਃ ੧) (੧੪) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੯  
Raag Maaroo Guru Nanak Dev

ਖਿਨ ਮਹਿ ਢਾਹੇ ਫੇਰਿ ਉਸਾਰੇ ॥

Khin Mehi Dtaahi Faer Ousaarae ||

In an instant, He destroys, and then reconstructs.

ਮਾਰੂ ਸੋਲਹੇ (ਮਃ ੧) (੧੪) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੯  
Raag Maaroo Guru Nanak Dev

ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥

Roop N Raekhiaa Mith Nehee Keemath Sabadh Bhaedh Patheeaaidhaa ||9||

He has no form or shape, no limit or value. Pierced by the Shabad, one is satisfied. ||9||

ਮਾਰੂ ਸੋਲਹੇ (ਮਃ ੧) (੧੪) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੩੪ ਪੰ. ੧੯  
Raag Maaroo Guru Nanak Dev